

## 19 ਜਨਵਰੀ 2016 ਨੂੰ ਸ਼ੁਰੂ ਹੋ ਰਹੇ ਕਿੰਡਰਗਾਰਟਨ ਲਈ ਦਾਖਲਾ ਲਵੋ: ਇਹ ਕਿਉਂ ਮਾਇਨੇ ਰੱਖਦਾ ਹੈ? ਸੁਝਾਏ ਗਏ ਟਾਕਿੰਗ ਪੁਆਇੰਟਸ

### ਛੇਤੀ ਦਾਖਲੇ ਦੇ ਲਾਭ

#### ਪਰਿਵਾਰਾਂ ਲਈ ਸੇਵਾਵਾਂ

ਜੇਕਰ ਇੱਕ ਪਰਿਵਾਰ/ਦੇਖਭਾਲ ਪ੍ਰਦਾਤਾ ਛੇਤੀ ਦਾਖਲਾ ਕਰਾਉਂਦਾ ਹੈ, ਉਹ:

- ਸਕੂਲ ਵਿੱਖੇ ਕਿਸੇ ਕਿੰਡਰਗਾਰਟਨ ਸਮਾਗਮ ਵਿੱਚ ਸੱਦਾ ਪ੍ਰਾਪਤ ਕਰ ਸਕਦੇ ਹਨ, ਜਿੱਥੇ ਉਹ ਹੋਰ ਮਾਪਿਆਂ, ਅਧਿਆਪਕਾਂ ਨਾਲ ਮਿਲ ਸਕਦੇ ਹਨ ਅਤੇ ਸਕੂਲ ਦਾ ਦੌਰਾ ਕਰ ਸਕਦੇ ਹਨ।
- ਦਾਖਲੇ ਦੀ ਕਾਰਵਾਈ ਦੇ ਦੌਰਾਨ ਦੁਭਾਸ਼ੀਏ ਲਈ ਬੇਨਤੀ ਕਰ ਸਕਦੇ ਹਨ।
- ਇਮਿਊਨਾਈਜ਼ੇਸ਼ਨ ਕਲਿਨਿਕਸ, ਗਰਮੀਆਂ ਦੇ ਭੋਜਨ ਅਤੇ ਹਰ ਸੂਤਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
- ਆਪਣੇ ਸਕੂਲ ਤੋਂ ਭੋਜਨ, ਬੱਸ ਆਵਾਜਾਈ, ਅਤੇ ਸਕੂਲ ਤੋਂ ਬਾਦ ਦੀ ਪ੍ਰੋਗਰਾਮਿੰਗ ਲਈ ਸਾਈਨ-ਅੱਪ ਲਈ ਸਮਾਂ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

#### ਬੱਚਿਆਂ ਲਈ ਲਾਭ

ਜੇਕਰ ਬੱਚਾ ਜੂਨ ਤੋਂ ਪਹਿਲਾਂ ਦਾਖਲ ਹੁੰਦਾ ਹੈ:

- ਉਨ੍ਹਾਂ ਕੋਲ ਇੱਕ ਕਿੰਡਰਗਾਰਟਨ ਤਬਾਦਲਾ ਪ੍ਰੋਗਰਾਮ ਵਿੱਚ ਭਾਗ ਲੈਣ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ।
- ਬੱਚੇ ਲਈ ਕਲਾਸਰੂਮ ਤਿਆਰ ਹੈ - ਉਨ੍ਹਾਂ ਕੋਲ ਆਪਣਾ ਇੱਕ ਨਿੱਜੀ ਪੜ੍ਹਾਈ ਦਾ ਸਥਾਨ ਹੈ, ਉਨ੍ਹਾਂ ਦੀਆਂ ਸਮੱਗਰੀਆਂ ਤਿਆਰ ਹਨ, ਅਤੇ ਉਹ ਆਪਣਾ ਸੁਆਗਤ ਮਹਿਸੂਸ ਕਰਦੇ ਹਨ ਅਤੇ ਕਲਾਸ ਦਾ ਇੱਕ ਹਿੱਸਾ ਹੋਣਾ ਪਸੰਦ ਕਰਦੇ ਹਨ।
- ਬੱਚੇ ਲਈ ਅਧਿਆਪਕ ਤਿਆਰ ਹੈ; ਉਹ ਉਨ੍ਹਾਂ ਨੂੰ ਨਾਮ ਦੇ ਨਾਲ ਵਧਾਈ ਦੇ ਸਕਦੇ ਹਨ, ਕਲਾਸ ਵਿੱਚ ਉਨ੍ਹਾਂ ਦਾ ਸੁਆਗਤ ਕਰ ਸਕਦੇ ਹਨ, ਅਤੇ ਤੁਰੰਤ ਸਾਲ ਦੀ ਪੜ੍ਹਾਈ ਦੀ ਸ਼ੁਰੂਆਤ ਕਰ ਸਕਦੇ ਹਨ!

#### ਸਕੂਲਾਂ ਲਈ ਲਾਭ

ਜਦੋਂ ਪਰਿਵਾਰ ਸਮੇਂ ਸਿਰ ਦਾਖਲਾ ਲੈਂਦੇ ਹਨ:

- ਸਕੂਲ ਜਾਣਦੇ ਹਨ ਕਿ ਕਿੰਨੇ ਬੱਚਿਆਂ ਅਤੇ ਪਰਿਵਾਰਾਂ ਲਈ ਤਿਆਰੀ ਕਰਨੀ ਹੈ, ਕਿੰਨੇ ਅਧਿਆਪਕਾਂ ਦੀ ਭਰਤੀ ਕਰਨੀ ਹੈ, ਅਤੇ ਕਿਹੜੇ ਕਲਾਸਰੂਮਾਂ ਦੀ ਵਰਤੋਂ ਕਰਨੀ ਹੈ।
- ਸਾਲ ਸ਼ੁਰੂ ਹੋਣ ਤੋਂ ਪਹਿਲਾਂ ਅਧਿਆਪਕ ਅਤੇ ਸਕੂਲ ਦਾ ਸਟਾਫ਼ ਬੱਚਿਆਂ ਅਤੇ ਪਰਿਵਾਰਾਂ ਨਾਲ ਮਿਲ ਸਕਦੇ ਹਨ।
- ਸਕੂਲ ਸ਼ੁਰੂਆਤ ਤੋਂ ਹੀ ਪਰਿਵਾਰਾਂ ਦੀਆਂ ਰੋਜ਼ਾਨਾ ਜ਼ਰੂਰਤਾਂ ਦੀ ਪੂਰਤੀ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਸਕਦੇ ਹਨ ਅਤੇ ਬੱਚਿਆਂ ਦੀ ਸਫਲਤਾ ਲਈ ਭਾਗੀਦਾਰੀ ਸ਼ੁਰੂ ਕਰ ਸਕਦੇ ਹਨ।

### ਛੇਤੀ ਦਾਖਲਾ ਨਾ ਕਰਾਉਣ ਦੀਆਂ ਚੁਣੌਤੀਆਂ

#### ਪਰਿਵਾਰਾਂ ਲਈ ਚੁਣੌਤੀਆਂ

ਜਦੋਂ ਪਰਿਵਾਰ/ਦੇਖਭਾਲ ਪ੍ਰਦਾਤਾ ਦਾਖਲੇ ਲਈ ਇੰਤਜ਼ਾਰ ਕਰਦੇ ਹਨ, ਹੋ ਸਕਦਾ ਹੈ:

- ਉਨ੍ਹਾਂ ਨੂੰ ਅਧਿਆਪਕ, ਸਕੂਲ ਸਕੱਤਰ, ਜਾਂ ਪ੍ਰਿੰਸੀਪਲ ਤੋਂ ਸਕੂਲ ਬਾਰੇ ਨਿੱਜੀ ਤਵੱਜੋ ਨਾ ਮਿਲੇ ਜਾਂ ਆਪਣੇ ਬੱਚੇ ਬਾਰੇ ਜਾਣਕਾਰੀ ਦੀ ਸਾਂਝ ਨਾ ਹੋ ਸਕੇ।
- ਆਪਣੀਆਂ ਮੁਫਤ/ਘੱਟ ਮੁੱਲ ਵਾਲੀਆਂ ਭੋਜਨ ਅਰਜ਼ੀਆਂ ਦੀ ਕਾਰਵਾਈ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
- ਸਕੂਲ ਦੀ ਸ਼ੁਰੂਆਤ ਵਿੱਚ ਬੱਸ ਦੀ ਸਮਾਂ-ਸਾਰਣੀ ਵਿੱਚ ਮੁੜ-ਤਬਦੀਲੀ ਦੇ ਦੌਰਾਨ ਆਪਣੇ ਬੱਚੇ ਨੂੰ ਸਕੂਲ ਵਿੱਚ ਆਪ ਹੀ ਛੱਡਣਾ ਅਤੇ ਲਿਆਉਣਾ ਪੈ ਸਕਦਾ ਹੈ।

#### ਬੱਚਿਆਂ ਲਈ ਚੁਣੌਤੀਆਂ

ਜੇਕਰ ਬੱਚਾ ਛੇਤੀ ਦਾਖਲਾ ਨਹੀਂ ਲੈਂਦਾ:

- ਉਹ ਸਕੂਲ ਦੇ ਬਹੁਤ ਹੀ ਅਹਿਮ ਮੁਢਲੇ ਦਿਨਾਂ ਤੋਂ ਵਾਂਝੇ ਰਹਿ ਸਕਦੇ ਹਨ।
- ਵਾਧੂ ਅਧਿਆਪਕਾਂ ਦੀ ਭਰਤੀ ਦੇ ਦੌਰਾਨ ਕੁਝ ਹਫ਼ਤਿਆਂ ਤੱਕ ਕਲਾਸਰੂਮ ਭੀੜ ਵਾਲਾ ਹੋ ਸਕਦਾ ਹੈ।
- ਦਸਵਤਾਵੇਜ਼ੀ ਕਾਰਵਾਈ ਦੇ ਦੌਰਾਨ ਉਹ ਸਕੂਲ ਦੇ ਉਨ੍ਹਾਂ ਸ਼ੁਰੂਆਤੀ ਹਫ਼ਤਿਆਂ ਦੇ ਦੌਰਾਨ ਭੋਜਨ ਜਾਂ ਬੱਸ ਦੇ ਸਫਰ ਤੋਂ ਵਾਂਝੇ ਰਹਿ ਸਕਦੇ ਹਨ।
- ਉਹ ਕੁਝ ਜ਼ਰੂਰੀ ਸਮਾਜਿਕ ਵਿਕਾਸ/ਤੁਹਾਡੇ ਨਾਲ ਜਾਣ-ਪਛਾਣ/ਦੋਸਤੀ ਗਤੀਵਿਧੀਆਂ ਤੋਂ ਵਾਂਝੇ ਰਹਿ ਸਕਦੇ ਹਨ।

#### ਸਕੂਲਾਂ ਲਈ ਚੁਣੌਤੀਆਂ

ਜਦੋਂ ਪਰਿਵਾਰ ਛੇਤੀ ਦਾਖਲਾ ਨਹੀਂ ਲੈਂਦੇ:

- ਸਕੂਲ ਅਧਿਆਪਕਾਂ ਦੀ ਗਿਣਤੀ, ਕਲਾਸਰੂਮ ਦੇ ਪ੍ਰਬੰਧਨ, ਆਵਾਜਾਈ ਜ਼ਰੂਰਤਾਂ ਬਾਰੇ ਯੋਜਨਾ ਨਹੀਂ ਬਣਾ ਸਕਦੇ।
- ਸਕੂਲ ਦਾ ਸਟਾਫ਼ ਤਣਾਅ ਹੇਠ ਅਤੇ ਦੇਰੀ ਵਾਲੇ ਦਾਖਲਿਆਂ ਲਈ ਨਵੇਂ ਪ੍ਰਬੰਧ ਕਰਨ ਨਾਲ ਦਬਾਓ ਹੇਠ ਆ ਜਾਂਦਾ ਹੈ।
- ਸਕੂਲ ਦੇ ਸਟਾਫ਼ ਨੇ ਵਧੀਆ ਸਮਰਥਨ ਪ੍ਰਦਾਨ ਕਰਨ ਲਈ ਪਰਿਵਾਰ ਨਾਲ ਮੁਲਾਕਾਤ ਨਹੀਂ ਕੀਤੀ ਹੁੰਦੀ।